

August 26, 2020

The Manager, Listing Department
The National Stock Exchange of India Ltd.
Exchange Plaza, Bandra Kurla Complex,
Bandra (E), Mumbai - 400 051

NSE Symbol : PANACEABIO

BSE Limited
Corporate Relationship Department,
Phiroze Jeejeebhoy Towers,
Dalal Street, Mumbai - 400 001

BSE Scrip Code: 531349

Reg.: Compliance under Regulation 47 of SEBI (Listing Obligations and Disclosure Requirements) Regulations, 2015

Dear Sir/Madam,

In continuation to our letter dated August 25, 2020 intimating the date of proposed Board Meeting scheduled to be held on September 03, 2020, for approving the Standalone and Consolidated Unaudited Financial Results (Provisional) for the Quarter ended June 30, 2020 and pursuant to Regulation 47 of SEBI (Listing Obligations and Disclosure Requirements) Regulations, 2015, please find enclosed herewith newspaper copies of the notice of Board Meeting published in the following newspapers on August 26, 2020:-

- Business Standard (English);
- Desh Sewak (Punjabi)

This is for your kind information and record please.

Thanking you,

Yours truly,

for **Panacea Biotec Ltd.**



Devender Gupta
Chief Financial Officer and Head IT

Encl.: As Above

ARCL ORGANICS LIMITED
CIN: U24121WB1992PL0056562
Regd. Office: 13, Camac Street, Kolkata 700 017, India.
Phone: +91 33 22832865
Email: legal@arcl.in Website: www.arclorganics.com

NOTICE is hereby given that the 28th Annual General Meeting of the Members of ARCL Organics Limited will be held on Monday, 28th September 2020 at 11:30 A.M. through Video Conferencing ("VC") / Other Audio-Visual Means ("OAVM") (hereinafter referred to as "electronic mode") to transact the business, as set out in the Notice of the Annual General Meeting which is being circulated for convening the Annual General Meeting.

In view of the continuing Covid-19 pandemic, the Ministry of Corporate Affairs ("MCA") has vide its Circular No. 20 dated May 5, 2020, read with Circular No. 14 dated April 8, 2020, and Circular No. 17 dated April 13, 2020 (hereinafter collectively referred to as "MCA Circulars") permitted the holding of Annual General Meeting through VC or OAVM without the physical presence of Members at a common venue. In compliance with these MCA Circulars and the relevant provisions of the Companies Act, 2013 and the SEBI (Listing Obligations and Disclosure Requirements) Regulations, 2015, the Annual General Meeting of the Members of the Company will be held through VC/OAVM.

The Notice of the Annual General Meeting along with the Annual Report for the financial year 2019-20 is being sent only by electronic mode to those Members whose email addresses are registered with the Company/Depositories in accordance with the aforesaid MCA Circulars and circular issued by SEBI dated May 12, 2020. Members can attend and participate in the Annual General Meeting through VC/OAVM facility only. The instructions for joining the Annual General Meeting are provided in the Notice of the Annual General Meeting. Members attending the meeting through VC/OAVM shall be counted for the purposes of reckoning the quorum under Section 103 of the Companies Act, 2013.

The Company is providing remote e-voting facility ("remote e-voting") to all its members to cast their votes on all resolutions set out in the Notice of the Annual General Meeting. Additionally, the Company is providing the facility of voting through the e-voting system during the Annual General Meeting ("e-voting"). The detailed procedure for remote e-voting/e-voting is provided in the Notice of the Annual General Meeting.

Registration of email ID and Bank Account details:
In case the shareholder's email ID is already registered with the Company/its Registrar & Share Transfer Agent "RTA"/Depositories, log in details for e-voting are being sent on the registered email address.
In case the shareholder has not registered his/her email address with the Company/its RTA/Depositories and/or not updated the Bank Account mandate for receipt of dividend, the following instructions to be followed:
Kindly login to the website of our RTA, Link Intime India Private Ltd., www.linkintime.co.in under Investor Services. Email/bank detail Registration - fill in the details and upload the required documents and submit.
In case of Shares held in Demat mode: The shareholder may please contact the Depository Participant ("DP") and register the email address and bank account details in the demat account as per the process followed and advised by the DP.

For ARCL Organics Limited
Sonal Khanna
Company Secretary

Place: Kolkata
Date: 25.08.2020

IDBI BANK
B.O: Upper Ground floor, plot no. 30/80-B, Mughal Apartment, Fatehabad Road, Tajganj, Agr. Ptn-282001
Z.O: 3rd Floor UPCC Building, 2 M.G. Road, Hazratganj, Lucknow-226001

CORRIGENDUM

Bank's Mega E-auction is scheduled on 19-09-2020. For which auction notice was published in Business Standard (Hindi and English) Newspapers on 18-09-2020. In partial modification of the notice:
1. Description of the secured asset mentioned at serial no 16 may be read as "Shop No. 202, 2nd Floor, Part of Property Water Rate No: 512 to C. Area 6.92 sq. mtms., Shri Hari Complex, Mohalla - Hanuman Teela, Chowk Bazar, Mathura, (UP)." instead of "SHOP (PRIVATE ROOM) NO -04, KV COMPLEX GALI THATHERAN, CHOWKBAZAAR, MATHURA (U.P.)."
2. Description of the secured asset mentioned at serial number 15 may be read as "House No-03, Nagar Nigam No: 173/424/1, Ward No-12, Kharsa No-522 & 524, Mauza - Jaisinghpura, Bangar, Madhav Kunj, Near Gayatri Tapobhoomi, Tehsil & District- Mathura (U.P.) measuring area 107.25 Sq Yards" instead of House No-03, Nagar Nigam No: 173/424/1, Ward No:12, Kharsa No- 522 & 524, Mauza - Jaisinghpura, Bangar, Madhav Kunj, Near Gayatri Tapobhoomi, Tehsil & District-Mathura (U.P.) measuring area 107.25 sq mts. The other text of the Notice will remain unchanged.

Authorized Officer
IDBI Bank Ltd.

Sicagen India Limited
CIN: L74900TN2004PL0053467
Regd. Office: 4th Floor, SPIC House, No.88, Mount Road, Guindy, Chennai-600032
Website: www.sicagen.com / E-mail: companysecretary@sicagen.com Ph: 044 4075 4075

PUBLIC NOTICE TO SHAREHOLDERS

Notice is hereby given that the 16th Annual General Meeting of the Company will be convened on Thursday, September 17, 2020 at 02:00 p.m. (IST) through Video Conferencing (VC) in compliance with the applicable provisions of the Companies Act, 2013 and Rules framed thereunder and the SEBI (Listing Obligations and Disclosure Requirements) Regulations, 2015 read with Ministry of Corporate Affairs (MCA) General Circular No. 14/2020 dated April 8, 2020, Circular No. 17/2020 dated April 13, 2020, Circular No. 20/2020 dated May 05, 2020 and Circular No. 22/2020 dated June 15, 2020 and all other applicable laws and circulars issued by the Ministry of Corporate Affairs (MCA), Government of India and Securities and Exchange Board of India (SEBI), without the physical presence of the Members at a common venue to transact the business set out in the Notice of AGM.

In compliance with the above mentioned circulars, the Notice of the 16th AGM and the Annual Report for the year 2019-20 have been sent by email to all those Members, whose email addresses are registered with the Company or with their respective Depository Participants ("Depository"), in accordance with MCA and SEBI Circulars. These documents are also available on the website of the Company viz. www.sicagen.com and also on the website of Stock Exchanges i.e. BSE Limited and National Stock Exchange of India Limited at www.bseindia.com and www.nseindia.com respectively and on the website of Central Depository Services (India) Limited (CDSL) (agency for providing Remote e-voting services) at www.evotingindia.com. The Company has completed dispatch of notice of AGM and Annual Report through e-mails on Tuesday, 25th August, 2020.

Those members holding shares in physical form and/or who have not registered their email addresses with the Company/Depository can register their e-mail address and obtain soft copies of the Notice of the 16th AGM, Annual Report and login details for joining the AGM through VC/OAVM including e-voting by sending scanned copy of the following documents by email to cmeeo@garnetindia.com

a) signed request letter mentioning your name, folio, complete address, e-mail address to be registered,
b) copy of the share certificate front and back,
c) self-attested copy of PAN; and
d) self-attested copy of Driving Licence / Passport / Bank Statement / AADHAR, supporting the registered address of the Member.

Members holding shares in demat form are requested to update their e-mail address with their Depository participant(s).

In this regard, All the members are informed that:

- The ordinary and special businesses as set out in the Notice of AGM shall be transacted through remote e-Voting or e-Voting via the AGM.
- The Register of Members and Share Transfer Books shall remain closed from Saturday, September 12, 2020 to Thursday, September 17, 2020 (both days inclusive) for the purpose of AGM and payment of dividend for the financial year 2019-20.
- The remote e-Voting shall commence at 9.00 a.m. (IST) on Saturday, 12th September, 2020 and remain open for voting till 5.00 p.m. (IST) on Wednesday, 16th September 2020.
- Remote e-voting shall not be allowed beyond 5.00 p.m. (IST) on Wednesday, 16th September 2020.
- The remote e-Voting module shall be disabled for voting after the date and time mentioned above. Once the vote on a resolution is cast by a member, the member shall not be allowed to change it subsequently.
- Members holding shares either in physical form or dematerialized form as on the Record date (Friday, 11th September 2020) may cast their vote electronically on each item of the business as set forth in the Notice of 16th AGM through the electronic voting system on CDSL ("remote e-voting") or e-Voting at the AGM.
- Any person, who acquires shares of the Company and becomes member of the Company after dispatch of the Notice of AGM and holding shares as on Record date may obtain the login ID and password by sending a request to helpdesk.evoting@cdsindia.com or sec@sicagen.com or companysecretary@sicagen.com. However, if the members already registered with CDSL, e-voting, then such member can use his / her existing User ID and password for casting his/her vote.
- The facility for voting will also be made available during the AGM and the members attending the meeting through Video Conferencing (VC) facility, who have not cast their vote by remote e-voting shall be able to vote through the voting system at the AGM.
- The members who have cast their vote by remote e-voting prior to the AGM may also attend the AGM but shall not be entitled to cast their vote again.
- A person, whose name is recorded in the register of members or in the register of beneficial owners maintained by the depositories as on Record date only, shall be entitled to avail the facility of remote e-Voting or e-Voting at the AGM.
- The Company has appointed Mr R Kannan, Practicing Company Secretary as the scrutineer to scrutinize both the remote e-Voting process and e-Voting at the AGM in a fair and transparent manner.
- In case of any queries or issues regarding attending AGM & e-Voting from the e-Voting System, you may refer the Frequently Asked Questions ("FAQs") and e-voting manual available at www.evotingindia.com, under help section or write an email to helpdesk.evoting@cdsindia.com or contact Mr. Nitin Kunder (022-23058738) or Mr. Manohar Lakshani (022-23058543) or Mr. Rakesh Dalvi (022-23058542).
- The Company has also published a communication on Friday, 21st August, 2020 to facilitate the update of e-mail IDs by members who have not already registered the same.
- Please keep your E-mail ID registered with the Company / your Depository Participant to receive timely communication.

By Order of the Board
R Srikrishna
Company Secretary & Compliance Officer

Place: Chennai
Date: 25.08.2020

SHRI NARSING DEV SUGAR PRIVATE LIMITED (IN LIQUIDATION)
(The Company)
Reg. Off.: Village Saidpur, Post Dutt Nagar, Baghatp-250626, Uttar Pradesh, India
Place where Books of Account & papers are Maintained: Village Saidpur, Post Dutt Nagar, Baghatp-250626, Uttar Pradesh, India
Liquidator: Babta Jain (Ms)
Liquidator Address: 35B/6, Madhokun, Rammohan Plaza, Allahabad-211002, UP, India
Email: irp.shrinarsing@gmail.com, Contact No: +91-9335115227

E-Auction
Sale of Assets of the Company under Regulation 32(b) & 32(d) of Insolvency and Bankruptcy Code, 2016
Date and Time of Auction:
18th September, 2020 from 2:00 p.m. to 05:00 p.m.
(With unlimited extension of 5 minutes each)

Sale of assets of the Company namely Shri Narsing Dev Sugar Private Limited (in Liquidation) in possession of the Liquidator, appointed by the Hon'ble National Company Law Tribunal, Allahabad Bench at Allahabad vide order dated 23.01.2020. The sale of Company will be done by the undersigned through the e-auction platform <https://nclt.auction.auctiontiger.net>.

S No	Description	Manner of Sale	Reserve Price (INR)	EMD Amount & Documents submission deadline INR	Bid Incremental value
1	Entire Plant and Machinery and Land and Building with all assets as per Assets Memorandum excluding Vehicle Assets in Lumpsum pursuant to Regulation 32(b) of the IBBLI Liquidation Regulations, 2016	Assets in Lumpsum pursuant to Regulation 32 (b) of the IBBLI Liquidation Regulations, 2016	7,75,00,000/- INR Seven Crores Seventy Five Lacs Only	50,00,000/- INR Fifty Lacs only	100,000/- INR One Lac only
2	Entire Plant and Machinery with all assets as per Assets Memorandum excluding Vehicle Assets in Lumpsum pursuant to Regulation 32(b) of the IBBLI Liquidation Regulations, 2016	Assets in Parcel pursuant to Regulation 32 (d) of the IBBLI Liquidation Regulations, 2016	6,05,00,000/- INR Six Crores Five Lacs only	35,00,000/- INR Thirty Five Lacs only	100,000/- INR One Lac only
3	Land Bearing Kharsa No 279, 352A, 352B, 348, 354 Dutt Nagar Augli Link Road, Village Said Pur Augli Nathapur Distt Baghatp (UP) - 1.1525 Hectare/ 11525.00 Sq. metre/ 13783.90 Sq Yards Free Hold Land and a Industrial Building thereon.	Assets in Parcel pursuant to Regulation 32 (b) of the IBBLI Liquidation Regulations, 2016	2,40,00,000/- INR Twenty Four Crores Forty Lacs only	20,00,000/- INR Twenty Lacs only	100,000/- INR One Lac only

Terms and Condition of the E-auction are as under

- First Preference will be given to Officers of Lumpsum sale, and other two became infructuous.
- In the Second case and Third case, Offer for 3rd one will be entertained when Plant Machinery arrived, otherwise became infructuous.
- E-Auction will be conducted on "AS IS WHERE IS", "AS IS WHAT IS" and "WHATSOEVER THERE IS BASIS" through approved service provider MS e-procurement Technologies Limited (Auction Tiger).
- The Complete E-Auction process document containing details of the Assets, online e-auction Bid Form, Declaration and Undertaking Form, General Terms and Conditions of online auction sale are available on website <https://nclt.auction.auctiontiger.net>. Contact: Mr. Tiliak Marathe & Mr. Pushpit Maru at +91-835189834/079 6120 800/554/594/598 E-mail: Tiliak@auctiontiger.net / Pushpit@auctiontiger.net / Support@auctiontiger.net

Sd/-
Name: Babta Jain
Designation: Liquidator
Place: Allahabad
IBBI Regn No: IBB/IIPA-002/P-ND0521/2017-18/10926

HDFC BANK
Head Office: HDFC Bank House, Senapati Bapat Marg, Lower Panel (West), Mumbai - 400013
Regional Office: HDFC Bank Ltd, Dept For Special Operations, 5th Floor, Ansal Classique Tower, Block J, Rajouri Garden, New Delhi-110027

E-AUCTION SALE NOTICE
PUBLIC NOTICE FOR E-AUCTION FOR SALE OF IMMOVABLE PROPERTIES
(*SARFAESI ACT) read with proviso to Rule 8(6) of the Security Interest (Enforcement) Rules, 2002.

Notice is hereby given to the public in general and in particular to the Borrower(s), Mortgagor(s), Guarantor(s) and security providers named below ("Obligors") that for the property mentioned below at Serial No. 1, mortgaged/charged to HDFC Bank Ltd. & PNB under Part Passu Charge ("Secured Creditor"), that, the Authorized Officer(s) of HDFC BANK LTD. had taken physical possession of the following properties mentioned, pursuant to demand raised vide notice(s) issued under Sec 13(2) of the Securitization and Reconstruction of Financial Assets and Enforcement of Security Interest Act, 2002 in the following loan accounts with regard to the same "AS IS WHERE IS, AS IS WHAT IS, WHATEVER IS THERE IS AND WITHOUT RECOURSE BASIS", for realization of Bank's dues plus interest as detailed hereunder and whereas consequent upon failure to repay the dues, the undersigned, in exercise of power conferred under Sec 13(4) of the said Act read with Rule 8 of the said Rules proposes to realize the Bank's dues by sale of the said property/ies. The sale of the below-mentioned immovable mortgaged property shall be conducted by way of E-Auction through Web Portal: <https://www.banksauctions.com>

S. No.	Name of the Branch & Account	Name of the Mortgagor & Guarantors of the property	Details of property	Amount as per Demand Notice	Inspection Date and Time	Reserve Price	Date/Time of e-Auction	Last Date for Receipt of Bids	Name of Authorized Officer/ Phone No/ Email Id
1	HDFC Bank Ltd, Delhi M/s Cargo Planners Limited, Account No. 00030330017503	Mortgagors: Shikhar Chandra Jain, Bina Jain, Shachi Jain and Shivi Jain Guarantors: Mr. Shikhar Chandra Jain, Ms Bina Jain, Ms Shachi Jain, Ms Shivi Jain	First Part Passu charge with PNB (erstwhile OBC) on below mentioned Freehold property total measuring 4 Bigha 17 Biswas situated at Kharsa No. 160(4-17) and 2492(0-08) at Extended Lal-Dora Abadi of Village Bharthal, outer Phimi Road, Tehsil Vasant Vihar, New Delhi measuring 700 Sq. Yards (3 Sale Deeds), owned by Shivi Jain, Shachi Jain and Bina Jain. ii) freehold property total measuring 4 Bigha 17 Biswas situated at Kharsa No. 160(4-17) and 2492(0-08) at Extended Lal-Dora Abadi of Village Bharthal, outer Phimi Road, Tehsil Vasant Vihar, New Delhi measuring 626 Sq. Yards (3 Sale Deeds), owned by Shachi Jain, Shikhar Chand Jain and Bina Jain.	Rs. 32,38,01,407.86 (H D F C Bank amount is Rs. 22,47,18,672 as on 10.04.2019 & PNB amount is 9,90,82,735.86 as on 30.04.2019) Demand Notice Date of HDFC Bank Ltd is 30th April 2019 Demand Notice Date of PNB (erstwhile OBC) is 28th May 2019	18/09/2020 11:00 AM to 02:30 PM	Rs. 7,00,00,000/- Rs. 5,00,000/-	28/09/2020 10:00 AM to 11:00 AM	25/09/2020 up to 4:00 PM	Mr Ankush Saini Mob: 9819087990 8700424303 ankush.saini@hdfcbank.com

TERMS & CONDITIONS:

- The e-Auction is being held on "AS IS WHERE IS, AS IS WHAT IS, WHATEVER IS THERE IS AND WITHOUT RECOURSE BASIS".
- The interested bidders shall submit & upload their EMD details and required documents in Web Portal: <https://www.banksauctions.com> (the user ID & Password can be obtained free of cost by registering name with <https://www.banksauctions.com> through Login ID & Password. The EMD shall be payable through NEFT/RTGS in the following Account: 5020000492171, Name of the Account: ONLINE AUCTION ACCOUNT-RPM-LEGAL, Name of the Beneficiary: HDFC BANK LTD., IFSC Code: HDFC0000240 or through Demand Draft drawn in favour of HDFC Bank Ltd Account No. 50200006492171 latest by 4.00 P.M. or on before the dates mentioned in the table above. Please note that the Cheques shall not be accepted as EMD amount.
- To the best of knowledge and information of the Authorized Officer(s), there are no encumbrance i.e. statutory dues like property taxes, society dues etc as per Bank's record on the property. The Bank however shall not be responsible for any present/past/future outstanding non-statutory dues/encumbrances/tax arrears, if any. The intending bidders should make their own independent inquiries regarding the encumbrances and title of Property/ies to inspect & satisfy themselves. Properties can be inspected strictly on the above-mentioned date and time.
- The intended bidders who have deposited the EMD and require assistance in creating Login ID & Password, uploading data, submitting bid, training on a bidding process etc., may contact our service provider Ms. C1 India Pvt. Ltd., Plot No 301, Gulf Petro Chem Building, Udyog Vihar, Phase 2, Gurgaon. Helpline No: 0124-4302020/21/22/23/24, Mr Vinod Chauhan Mobile: 9813887931, Help Line E-mail ID: support@banksauctions.com and for any property related query may contact the Authorized Officer as mentioned above in office hours during the working days. (10:30 A.M. to 5:00 P.M.).
- The highest bid shall be subject to approval of HDFC Bank Limited. Authorized Officer reserves the right to accept/reject all or any of the offers so received or cancel the auction, without assigning any reasons whatsoever. His decision shall be final & binding.
- FOR DETAILED TERMS AND CONDITIONS PLEASE REFER TO OUR WEBSITE www.hdfcbank.com and www.banksauctions.com

STATUTORY 30 DAYS SALE NOTICE UNDER RULE 8(6) OF THE SARFAESI ACT, 2002

This may also be treated as notice under Rule 8(6) read with Rule 9(1) of Security Interest (Enforcement) Rules, 2002 to borrowers/mortgagors and Guarantors of the above said loan about the holding of E-Auction Sale on the above mentioned date. The borrower/guarantors/mortgagors are hereby notified to pay the sum as mentioned above along with up to date interest and ancillary expenses before 30 days of this notice/the date of Auction, failing which the Property will be auctioned/sold and balance dues, if any, will be recovered with interest and cost.

Date: 25-August-2020, Place: Delhi.
Authorized Officer, HDFC Bank Ltd.

SIRCA SIRCA PAINTS INDIA LIMITED
CIN: L24219DL2006PLC145092
Regd. & Corporate office: Plot No. 50, Phase-2, Badli, Industrial Area, Delhi -110042/
Tel: +91-11-42083083 Website: <https://sircapaints.com> Email: info@sircapaints.com

NOTICE

Notice is hereby given that the 15th Annual General Meeting of SIRCA PAINTS INDIA LIMITED ("the Company"), will be held on Friday, September 18th, 2020 at 12:30 P.M. through Video Conferencing/ Other Audio Visual Means, to transact the business as set out in the Notice of 15th AGM.

The AGM will be held through Video Conferencing facility (VC) / Other Audio Visual Means (OAVM) without physical presence of the members, in compliance with the provisions of the Companies Act, 2013 ("the Act"), MCA circulars dated May 5, 2020 read with circulars dated April 8, 2020 and April 13, 2020 and SEBI circular dated May 12, 2020 (collectively referred to as "Circulars").

In compliance with aforesaid circulars, the Notice convening the 15th AGM and Annual Report for the Financial Year 2019-2020 has been sent on 24th August, 2020 to all the members whose email IDs are registered with the Company/Depository Participant(s). The Company has engaged the services of KFin Technologies Private Limited ("KFin") for providing its members the facility for casting their votes by through the remote e-voting platform and for participating in the 15th AGM through (VC) / (OAVM) facility along with e-voting during the AGM.

The remote e-voting facility shall commence on 14th September, 2020 (Monday) from 9:00 AM and end on 17th September, 2020 (Thursday) at 5:00 PM. The remote e-voting shall not be allowed beyond the aforesaid date and time.

The Cut-off Date for determining eligibility of members for voting through Remote e-voting and at the AGM is (Friday) 11th September, 2020 ("Cut-off Date") only shall be entitled to vote through Remote e-voting and at the AGM. Any Person who becomes a member of the Company after dispatch of the Notice but holds shares as on the Cut off date i.e Friday, 11th September, 2020, may obtain the Login ID and password by sending request to emeetings@kfintech.com.

Member can also download Notice, Annual Report and Instructions for Remote E-Voting & Video Conferencing/ Other Audiovisual Means are available on the Company's website (www.sircapaints.com) and on the website of the National Stock Exchange of India Limited (www.nseindia.com).

In case of any queries, you may refer the Frequently Asked Questions (FAQs) section for shareholders and e-voting User Manual available at the "Downloads" section of <https://evoting.karvy.com> or may contact KF in at emeetings@kfintech.com or Helpline: 1800 345 4001.

Notice is also hereby given that pursuant to Section 91 of the Companies Act, 2013 read with Companies (Management and Administration) Rule, 2014 and Regulation 42 of SEBI (LODR), 2015 applicable rules thereunder the Register of Members and Share Transfer Books of the Company will remain closed from Friday, 11th September, 2020 to Friday, 18th September, 2020 (both days inclusive) for the purpose of Annual General Meeting.

The names of the members appearing in the Register of members as on Friday, 11th September, 2020 ("Cut-off Date") shall be considered for the purpose of E-Voting for the purpose of the 15th Annual General Meeting of the Company.

For and on behalf of SIRCA PAINTS INDIA LIMITED
Chahat Mahajan
Company secretary & Compliance officer

Place : DELHI
Date : 24-08-2020

POSSESSION NOTICE

Whereas the Authorized Officer of Asset Reconstruction Company (India) Limited (Arcil) under Securitization and Reconstruction of Financial Assets and Enforcement of Security Interest Act 2002, and in exercise of powers conferred under Section 13 (12) read with Rule 3 of the Security Interest (Enforcement) Rules, 2002 issued Demand Notices under Section 13 (2) of the said Act, calling upon the following borrowers to repay the amounts mentioned against their respective name together with interest thereon at the applicable rates as mentioned in the said notices, within 60 days from the date of receipt of the said Notices, along with further interest as applicable, incidental expenses, costs, charges etc incurred till the date of payment and/or realization.

Sl. No.	Borrower Name /Co-Borrower Name / Loan Account No.	Demand Notice as on Date / Total Outstanding (In Rs.)	Date & Type of Possession
1	Vivek Jain / Deepali Jain / Rohit Jain / 9800000594	28-Sep-19 Rs. 1,66,14,801.43/-	Symbolic 21.08.2020
2	Garvit Singhal / Lata Rani / Umesh Chand / SLPHDLH0000025 / SLPHDLH0000050	23-Jan-20 Rs. 64,84,972.09/- Rs. 12,28,300.08/-	Symbolic 21.08.2020

Secured Property: Plot No-C-399, Second Floor, Yojna Vihar, Delhi-110092, in the name of Mr. Vivek Jain and Mr. Rohit Jain. Admeasuring Area 182.20 Sq Yards. Bounded By - East- Plot No-400, West- Plot No-398, North-Servjan Lane, South-Road 307. Wide

Secured Property: Residential and Commercial Plot Old Nos - 25 New No - 69, Ground Floor and First Floor of Kallupura, Ghaziabad, State - UP, Admeasuring 22.64 Sq. Mtr of Shop on Ground Floor and 31.35 Sq. Mtr on First Floor Residential Bounded As- North - Shop of Dwarika Das and Common Gallery of 8 Feet, South- House of Sallo, East- House of Prem, West- Shop of Dinesh Kumar & Commercial Property Being Shop No.7, on Ground Floor (Without Roof Rights) of Property Bearing Municipal (Old No.25, New No. 61) Present No. 136, Kallupura Dasna Road, Ghaziabad, City Ghaziabad, State-UP, Admeasuring 10.50 Sq. Yards. Bounded As- North - Shop No-08, South- Shop No-06, East- House of Lal Singh, West- Common Gallery of 10 Feet.

Whereas the borrowers mentioned hereinabove have failed to repay the amounts due, notice is hereby given to the borrowers mentioned hereinabove in particular and to the public in general that the Authorized Officer of Arcil has taken Symbolic Possession of the Properties/Secured Assets described herein above in exercise of powers conferred on him under Section 13 (4) of the said Act read with Rule 8 of the said Rules on the dates mentioned above. The borrowers mentioned here in above in particular and the public in general are hereby cautioned not to deal with the aforesaid Properties/Secured Assets and any dealings with the said Properties/Secured Assets will be subject to the charge of Arcil.

Place: Delhi
Date: 26.08.2020
Sd/- Authorized Officer
Asset Reconstruction Company (India) Ltd.

Arcil
Asset Reconstruction Company (India) Ltd.,
CIN : U65999MH2002PLC134884, Website : www.arcil.co.in

Registered Office: The Ruby, 10th Floor, 29 Senapati Bapat Marg, Dadar (West), Mumbai - 400 028, Tel: +91 2265851300,
Branch Address: 2nd Floor, Sethi Chambers, Plot No.2, DDA Local Shopping Centre, Near Vidya Bhawan Girls Senior Sec School, MOR Land, New Rajinder Nagar, New Delhi-110060 Tel: 011 46370444

Panacea Biotech Limited
CIN: L33171PB1994PLC022350
Corp. Office: B-1 Extn/G-3, Mohan Co-operative Indl. Estate, Mathura Road, New Delhi - 110044

NOTICE

Notice is hereby given that pursuant to Regulation 47 of the SEBI (Listing Obligations and Disclosure Requirements) Regulations, 2015 ("SEBI LODR Regulations"), a meeting of the Board of Directors of the Company is scheduled to be held on September 03, 2020 at New Delhi, inter-alia, to consider and approve the Standalone and Consolidated Unaudited Financial Results (Provisional) for the quarter ended June 30, 2020.

Further, pursuant to the Code of Conduct of the Company under SEBI (Prohibition of Insider Trading) Regulations, 2015, the close period of the trading window of the Company for all Designated Persons of the Company and Material Subsidiaries of the Company which commenced from July 01, 2020 shall continue till September 05, 2020.

This information is also available on the website of BSE Limited (www.bseindia.com) and National Stock Exchange of India Limited (www.nseindia.com) where the Company's shares are listed and also available on the website of the Company (www.panaceabiotech.com).

For Panacea Biotech Ltd.
Sd/-
Vinod Goel

Date : August 25, 2020
Place : New Delhi
Group CFO and Head Legal & Company Secretary

Regd. Office: Ambala-Chandigarh Highway, Lalru-140 501, Punjab
Website: www.panaceabiotech.com E-mail: companysec@panaceabiotech.com
Tel: +91 11 41679000, Fax:+91 11 41679070

NOTICE

This is for information to all concerned that we, Rajendra Bader and Avni Bader of 7 B Gulmohar Park, New Delhi are the joint owners of flat by dint of a probated will left behind by Bhanwari Devi Bader being our predecessor in interest and erstwhile owner of a Flat No. C/2 at Second Floor, Block II, of Premises No. 5, Camac Street, Kolkata: 700 017. The original agreement for sale dated October 11, 1977, the original sale deed dated March 31, 1982 which was registered at Book No. I, Volume No. 125 Page No. 42 to 52 Deed No. 2793 for the year 1982 with Additional District Sub Registrar records Calcutta along with an Original Deed of Surrender of lease dated July 20, 1982 which was registered in Book No. I Volume No. 262, Pages 266 to 277 being No. 7929 for the year 1982 has been lost. A general dairy to that effect was also lodged with concern police station being G.D No. LR 422873/2020 Dated 18.07.2020 & G.D No. LR 495214/2020 dated 18.08.2020.

Whoever may be in custody of the above original documents is hereby requested to contact our authorized representative Sananda Ganguli on +91 7980689453 to handover the said original documents in our favour within 7 days from date of publication of this notice. Should anyone in unauthorized custody of the above original sale deed and thereby mis-utilizing the same detrimental to our interest therein, the same would be deemed to be ineffective, inoperative, and bad in law.

RANJAN POLYSTERS LIMITED
CIN No. - L24302RJ1990PLC005650
REGD OFFICE: -11/27TH K.M STONE, CHITTORGARH ROAD, GUWARDI, BHIWARA- 311001 (RAJASTHAN) Tel No - 01482-243095,
E-Mail ID: ranjanpoly@gmail.com Website: www.ranjanpolysters.com

NOTICE
SUB: UPDATION OF EMAIL ADDRESS, PAN AND BANK ACCOUNT DETAILS

Notice is hereby given that in view of ongoing Coronavirus pandemic ("COVID-19") in the country, several measures have been taken by Government to curb the spread of virus through social distancing, Ministry of Corporate Affairs (MCA), Government of India vide circular dated 05th May, 2020 and Securities and Exchange Board of India vide circular dated 12th May 2020 have allowed the Companies to send notice of AGM along with Annual Report only for financial year 2019-2020 by e-mail to members and other persons entitled whose email addresses are registered with the Company/Registrar and Transfer Agent (RTA) of the Company or Depository Participant (DP). The Company requests the members to register their e-mail addresses and bank account particulars to enable the Members and other persons entitled to receive the Notice of Annual General Meeting (AGM), Annual Report & other communications, if any in electronic form. Please note that the Members who have not provided their email address will not be able to get the Notice of AGM and Annual Report for the Financial Year 2019-2020. However, the same will be available on the website of the Company and on MSEI Limited in due course of time.

Members may note that the company shall in the course of time make another publication in connection with holding 30th Annual General Meeting, intimating date, time and venue /mode within the time prescribed under the Companies Act, 2013. Details and instructions to attend, and vote will be provided in the AGM Notice. Members are requested to provide their email addresses and bank account details for registration to Beetal Financial and Computer Services Private Limited, RTA of company or DPs. The process of registering the same is mentioned below:

In case Physical Holding	In case Demat Holding
Send a duly signed request letter to the RTA of the company i.e Beetal Financial and Computer Services Private (Unit: Ranjan Polysters Limited), Beetal House, 3rd Floor, 99, Madanig, B/4, Local Shopping Centre, New Delhi-110082 or Email at beetalra@gmail.com and provide the following details, documents for registering email address and Bank Details: a) Folio No., Name of Shareholder and Mobile Number b) Copy of Share Certificate (Front and Back) c) Copy of PAN Card & Aadhar Card (Self attested) d) Details of Bank Account: - Name and Branch of Bank - The Bank Account Number - Bank Account Type - MICR Code Number and IFSC Code - Copy of the cancelled cheque bearing the name of shareholder.	Please contact your DP and register email address and bank account details in your Demat account, as per the process advised by your DP.

For further information, Members can write to the company/RTA of the Company at the above-mentioned address/e-mail.

Place: Bhiwara
Date: 26.08.2020
By order of the Board
For Ranjan Polysters Limited
Sd/-
(Chitra Naraniwal)
Company secretary
Membership No. ACS-44750

Punjab & Sind Bank
(A Govt. of India Undertaking)
Where service is a way of life

Assets Recovery Branch, New Delhi
Address: 4th floor, 21 Rajendra Place, New Delhi
Mobile No. : 9830194674, 7696019148
Email-D0707@psb.co.in

E-Auction Sale Notice for sale of immovable assets under the Securitization and Reconstruction of Financial Assets and Enforcement of Security Interest Act, 2002
Notice is hereby given to public in general and in particular to the Borrower(s) and Guarantor(s) that the below described immovable property mortgaged to the secured creditor, the physical possession of which has been taken by the Authorized officer of Punjab & Sind Bank secured creditor, will be sold on "As is where is", "As is what is" and "Whatever there is" basis.

Sr. No.	Name and Address of the Borrower & Guarantor & Outstanding amount	Details of Properties	Reserve Price, Earnest Money deposit(EMD), Bid increment amount
1.	M/s CKS Transate Through its Partners Shri Ravi Kumar Yadav, Arun Kant Yadav, C.M.S Yadav s/o K.S. Yadav, Dev Kant Yadav s/o C.M.K Yadav, Smt. Santosh Yadav who C.M.K Yadav having office at 49, RZF-766/10, Street No. 7, Raj Nagar-III, Palam Colony, New Delhi. Outstanding amount: Rs. 4,43,61,850/- as on 30.09.2013 plus further interest w.e.f 01.10.2014, costs, others charges and expenses thereon	All that	

